

ਪਰਮੇਸ਼ੁਰ ਸਾਡਾ ਬਲ ਹੈ

ਵਿਸ਼ਵ ਪੱਧਰੀ ਪ੍ਰਾਰਥਨਾ ਅਤੇ ਰੋਜ਼ਾ ਦਿਨ – ਜਨਵਰੀ 12, 2022

ਉਸਤਤ— ਪਰਮੇਸ਼ੁਰ ਸਾਡਾ ਬਲ ਹੈ: ਜਿਹੜਾ ਆਪਣੀ ਇੱਛਿਆ, ਚਰਿੱਤਰ, ਮਨ ਜਾਂ ਆਪਣੇ ਉਦੇਸ਼ ਵਿੱਚ ਕਾਇਮ ਹੈ; ਉਹ ਤਾਕਤ ਦਾ ਵਿਰੋਧ ਕਰਨ ਦੀ ਸ਼ਕਤੀ ਰੱਖਦਾ ਹੈ

ਯਹੋਵਾਹ ਰਾਜ ਕਰਦਾ ਹੈ, ਓਨ ਪਰਤਾਪ ਪਹਿਨਿਆ ਹੋਇਆ ਹੈ, ਯਹੋਵਾਹ ਪਹਿਨਿਆ ਹੋਇਆ ਹੈ, ਓਨ **ਬਲ** ਨਾਲ ਕਮਰ ਕੱਸੀ ਹੋਈ ਹੈ, ਤਾਂ ਈ ਜਗਤ ਕਾਇਮ ਹੈ ਭਈ ਉਹ ਨਾ ਹਿਲੇ। **ਜ਼ਬੂਰ 93:1**

ਮਾਣ ਤੇ ਉਪਮਾ ਉਹ ਦੇ ਹਜ਼ੂਰ ਹਨ, **ਬਲ** ਤੇ ਅਨੰਦਤਾਈ ਉਸ ਦੇ ਅਸਥਾਨ ਵਿੱਚ ਹਨ। **1 ਇਤਿਹਾਸ 16:27**

ਤੇਰੇ ਪਰਮੇਸ਼ੁਰ ਨੇ ਤੇਰੇ **ਬਲ** ਦੀ ਆਗਿਆ ਕੀਤੀ ਹੈ, ਹੇ ਪਰਮੇਸ਼ੁਰ, ਜੇ ਕੁਝ ਤੈਂ ਸਾਡੇ ਲਈ ਕੀਤਾ ਹੈ ਉਹ ਨੂੰ ਦ੍ਰਿੜ੍ਹ ਕਰ! **ਜ਼ਬੂਰ 68:28**

ਜਿਸ ਦਿਨ ਮੈਂ ਤੈਨੂੰ ਪੁਕਾਰਿਆ, ਤੈਂ ਮੈਨੂੰ ਉੱਤਰ ਦਿੱਤਾ, ਤੈਂ ਮੇਰੀ ਜਾਨ ਨੂੰ **ਬਲ** ਦੇ ਕੇ ਮੈਨੂੰ ਦਿਲੇਰ ਬਣਾਇਆ। **ਜ਼ਬੂਰ 138:3 (BSI-OV)**

ਇਕਰਾਰ— ਤਾਂ ਜੋ ਤੁਹਾਡਿਆਂ ਮਨਾਂ ਨੂੰ **ਤਕੜਿਆਂ** ਕਰੇ ਭਈ ਜਿਸ ਵੇਲੇ ਸਾਡਾ ਪ੍ਰਭੂ ਯਿਸੂ ਆਪਣੇ ਸਾਰਿਆਂ ਸੰਤਾਂ ਸਣੇ ਆਵੇਗਾ ਤਾਂ ਓਹ ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੇਸ਼ ਹੋਣ। **1 ਥੱਸਲੁਨੀਕੀਆਂ ਨੂੰ 3:12**

ਧੰਨਵਾਦ— ਪਰ ਮੈਂ ਤੇਰੀ **ਸਮਰੱਥਾ** ਨੂੰ ਗਾਵਾਂਗਾ, ਅਤੇ ਸਵੇਰ ਨੂੰ ਤੇਰੀ ਦਯਾ ਦਾ ਜੈ ਜੈ ਕਾਰ ਕਰਾਂਗਾ। ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰੀ ਬਿਪਤਾ ਦੇ ਦਿਨ ਮੇਰੀ ਪਨਾਹਗਾਹ ਰਿਹਾ ਹੈ। **ਜ਼ਬੂਰ 59:16**

ਦੂਜਿਆਂ ਲਈ ਪਰਾਰਥਨਾ

ਸਾਡੇ ਬੱਚੇ— ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ **ਸ਼ਕਤੀ** ਨਾਲ ਅਤੇ ਆਪਣੀ ਸਾਰੀ ਬੁੱਝ ਨਾਲ ਪਿਆਰ ਕਰ ਅਰ ਆਪਣੇ ਗੁਆਂਢੀ ਨੂੰ ਆਪਣੇ ਜਿਹਾ। **ਲੂਕਾ 10:27**

ਸਕੂਲ ਦੇ ਵਿਸ਼ਵਾਸੀ ਵਿਦਿਆਰਥੀਆਂ ਦਾ ਸਮੂਹ/ਸਿਖਿਅਕ ਸਟਾਫ/ਕਰਮਚਾਰੀ

ਯਹੋਵਾਹ ਤੇ ਉਹ ਦੇ **ਸਮਰੱਥਾ** ਦੀ ਭਾਲ ਕਰੇ, ਉਹ ਦੇ ਦਰਸ਼ਣ ਨੂੰ ਲਗਾਤਾਰ ਲੇਚੇ। **ਜ਼ਬੂਰ 105:4**

ਸਕੂਲ ਦੇ ਅਵਿਸ਼ਵਾਸੀ ਵਿਦਿਆਰਥੀਆਂ ਦਾ ਸਮੂਹ/ਸਿਖਿਅਕ ਸਟਾਫ/ਕਰਮਚਾਰੀ

ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੇ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਗਾ। **ਰੋਮੀਆਂ 10:9**

ਸੂਕਲ ਸੰਬੰਧੀ ਵਿਸ਼ੇ— ਹੇ ਲੋਕਾਂ ਦੀਓ ਕੁਲੇ, ਯਹੋਵਾਹ ਨੂੰ ਮੰਨੋ, ਹਾਂ, ਪਰਤਾਪ ਤੇ **ਸਮਰੱਥਾ** ਯਹੋਵਾਹ ਦੀ ਮੰਨੋ। **1 ਇਤਿਹਾਸ 16:28**

ਆਤਮਿਕ ਜਾਗਰਿਤੀ, ਬੇਦਾਰੀ, ਸੁਰੱਖਿਆ, ਅਤੇ ਹੋਰ ਵਿਸ਼ੇ ਬਾਈਬਲ ਅਧਾਰਿਤ ਮੁੱਲਾਂ ਅਤੇ ਉੱਚੇ ਪੱਧਰੀ ਨੈਤਿਕ ਮਿਆਰਾਂ ਦੁਆਰਾ ਨਿਰਦੇਸ਼ਤ ਹੋਣ...

ਪ੍ਰਾਰਥਨਾ ਵਿੱਚ ਮਾਵਾਂ ਸੰਬੰਧੀ ਵਿਸ਼ੇ— ਹੇ ਮੇਰੇ **ਬਲ**, ਮੈਂ ਤੇਰਾ ਭਜਨ ਕੀਰਤਨ ਕਰਾਂਗਾ, ਕਿਉਂ ਜੇ ਪਰਮੇਸ਼ੁਰ ਮੇਰਾ ਗੜ੍ਹ ਅਤੇ ਮੇਰਾ ਦਿਆਲੂ

ਪਰਮੇਸ਼ੁਰ ਹੈ। ਉਹ ਦੇ ਵਿੱਚ ਜੇ ਮੈਨੂੰ **ਬਲ** ਦਿੰਦਾ ਹੈ ਮੈਂ ਸੱਭੇ ਕੁਝ ਕਰ ਸੱਕਦਾ ਹਾਂ। **ਜ਼ਬੂਰ 59:17, ਫਿਲਿੱਪੀਆਂ 4:13**

ਅਸੀਸ ਵਚਨ— ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ

ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਭਲੀ ਆਸਾ ਦਿੱਤੀ ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਓਹਨਾਂ ਨੂੰ ਹਰੇਕ ਸੁਭ ਕਰਮ ਅਤੇ ਬਚਨ ਵਿੱਚ ਦ੍ਰਿੜ੍ਹ ਕਰੇ ਅਤੇ ਪ੍ਰਭੂ ਤੁਹਾਡਿਆਂ ਮਨਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਾਈ ਰੱਖੇ।

2 ਥੱਸਲੁਨੀਕੀਆਂ 2:16-17 ਅਤੇ 3:5